

Sri Guru Granth Sahib

Displaying 146 of

ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥

Theejai Muhee Giraah Bhukh Thikhaa Dhue Bhoukeeeaa ||

In the third watch, both hunger and thirst bark for attention, and food is put into the mouth.

ਮਾਝ ਵਾਰ (ਮਃ ੧) (੧੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧

Raag Maajh Guru Nanak Dev

ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥

Khaadhhaa Hoe Suaah Bhee Khaanae Sio Dhosathee ||

That which is eaten becomes dust, but they are still attached to eating.

ਮਾਝ ਵਾਰ (ਮਃ ੧) (੧੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧

Raag Maajh Guru Nanak Dev

ਚਉਥੈ ਆਈ ਉਂਘ ਅਖੀ ਮੀਟਿ ਪਵਾਰਿ ਗਇਆ ॥

Chouthhai Aaee Oonagh Akhee Meett Pavaar Gaeiaa ||

In the fourth watch, they become drowsy. They close their eyes and begin to dream.

ਮਾਝ ਵਾਰ (ਮਃ ੧) (੧੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੨

Raag Maajh Guru Nanak Dev

ਭੀ ਉਠਿ ਰਚਿਓਨੁ ਵਾਦੁ ਸੈ ਵਰਿਆ ਕੀ ਪਿੜ ਬਧੀ ॥

Bhee Outh Rachionun Vaadh Sai Varihaaa Kee Pirr Badhhee ||

Rising up again, they engage in conflicts; they set the stage as if they will live for 100 years.

ਮਾਝ ਵਾਰ (ਮਃ ੧) (੧੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੨

Raag Maajh Guru Nanak Dev

ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥

Sabhae Vaelaa Vakhath Sabh Jae Athee Bho Hoe ||

If at all times, at each and every moment, they live in the fear of God

ਮਾਝ ਵਾਰ (ਮਃ ੧) (੧੭) ਸ. (੧) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੩

Raag Maajh Guru Nanak Dev

ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥

Naanak Saahib Man Vasai Sachaa Naavan Hoe ||1||

-O Nanak, the Lord dwells within their minds, and their cleansing bath is true. ||1||

ਮਾਝ ਵਾਰ (ਮਃ ੧) (੧੭) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੩

Raag Maajh Guru Nanak Dev

ਮਃ ੨ ॥

Ma 2 ॥

Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬

ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥

Saeer Poorae Saah Jinee Pooraa Paaeiaa ॥

They are the perfect kings, who have found the Perfect Lord.

ਮਾਝ ਵਾਰ (ਮਃ ੧) (੧੭) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੪

Raag Maajh Guru Angad Dev

ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥

Athee Vaeparavaah Rehan Eikathai Rang ॥

Twenty-four hours a day, they remain unconcerned, imbued with the Love of the One Lord.

ਮਾਝ ਵਾਰ (ਮਃ ੧) (੧੭) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੪

Raag Maajh Guru Angad Dev

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥

Dharasan Roop Athhaah Viralae Paaeeahi ॥

Only a few obtain the Darshan, the Blessed Vision of the Unimaginably Beauteous Lord.

ਮਾਝ ਵਾਰ (ਮਃ ੧) (੧੭) ਸ. (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੪

Raag Maajh Guru Angad Dev

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥

Karam Poorai Pooraa Guroo Pooraa Jaa Kaa Bol ॥

Through the perfect karma of good deeds, one meets the Perfect Guru, whose speech is perfect.

ਮਾਝ ਵਾਰ (ਮਃ ੧) (੧੭) ਸ. (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੫

Raag Maajh Guru Angad Dev

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥

Naanak Pooraa Jae Karae Ghattai Naahee Thol ॥2॥

O Nanak, when the Guru makes one perfect, one's weight does not decrease. ॥2॥

ਮਾਝ ਵਾਰ (ਮਃ ੧) (੧੭) ਸ. (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੫

Raag Maajh Guru Angad Dev

ਪਉੜੀ ॥

Pourree ॥

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੬

ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥

Jaa Thoon Thaa Kiaa Hor Mai Sach Sunaaeeai ||

When You are with me, what more could I want? I speak only the Truth.

ਮਾਝ ਵਾਰ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੫

Raag Maajh Guru Angad Dev

ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥

Muthee Dhhandhhai Chor Mehal N Paaeeai ||

Plundered by the thieves of worldly affairs, she does not obtain the Mansion of His Presence.

ਮਾਝ ਵਾਰ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੬

Raag Maajh Guru Angad Dev

ਏਨੈ ਚਿਤਿ ਕਠੋਰਿ ਸੇਵ ਗਵਾਈਐ ॥

Eaenai Chith Kathor Saev Gavaaeeai ||

Being so stone-hearted, she has lost her chance to serve the Lord.

ਮਾਝ ਵਾਰ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੬

Raag Maajh Guru Angad Dev

ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥

Jith Ghatt Sach N Paae S Bhann Gharraaeeai ||

That heart, in which the True Lord is not found, should be torn down and re-built.

ਮਾਝ ਵਾਰ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੭

Raag Maajh Guru Angad Dev

ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥

Kio Kar Poorai Vatt Thol Thulaaeeai ||

How can she be weighed accurately, upon the scale of perfection?

ਮਾਝ ਵਾਰ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੭

Raag Maajh Guru Angad Dev

ਕੋਇ ਨ ਆਖੈ ਘਟਿ ਹਉਮੈ ਜਾਈਐ ॥

Koe N Aakhai Ghatt Houmai Jaaeeai ||

No one will say that her weight has been shorted, if she rids herself of egotism.

ਮਾਝ ਵਾਰ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੭

Raag Maajh Guru Angad Dev

ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥

Leean Kharar Parakh Dhar Beenaaeeai ||

The genuine are assayed, and accepted in the Court of the All-knowing Lord.

ਮਾਝ ਵਾਰ (ਮਃ ੧) (੧੭):੭ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੮

Raag Maajh Guru Angad Dev

ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥

Soudhaa Eikath Hatt Poorai Gur Paaeeai ||17||

The genuine merchandise is found only in one shop-it is obtained from the Perfect Guru. ||17||

ਮਾਝ ਵਾਰ (ਮਃ ੧) (੧੭):੮ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੮

Raag Maajh Guru Angad Dev

ਸਲੋਕ ਮਃ ੨ ॥

Salok Ma 2 ||

Shalok, Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥

Athee Peharee Ath Khandd Naavaa Khandd Sareer ||

Twenty-four hours a day, destroy the eight things, and in the ninth place, conquer the body.

ਮਾਝ ਵਾਰ (ਮਃ ੧) (੧੮) ਸ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੯

Raag Maajh Guru Angad Dev

ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥

This Vich No Nidhh Naam Eaek Bhaalehi Gunee Geheer ||

Within the body are the nine treasures of the Name of the Lord-see the depths of these virtues.

ਮਾਝ ਵਾਰ (ਮਃ ੧) (੧੮) ਸ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੯

Raag Maajh Guru Angad Dev

ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥

Karamavanthee Saalaahiaa Naanak Kar Gur Peer ||

Those blessed with the karma of good actions praise the Lord. O Nanak, they make the Guru their spiritual teacher.

ਮਾਝ ਵਾਰ (ਮਃ ੧) (੧੮) ਸ. (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੦

Raag Maajh Guru Angad Dev

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥

Chouthhai Pehar Sabaah Kai Surathiaa Oupajai Chao ||

In the fourth watch of the early morning hours, a longing arises in their higher consciousness.

ਮਾਝ ਵਾਰ (ਮਃ ੧) (੧੮) ਸ. (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੦

Raag Maajh Guru Angad Dev

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥

Thinaa Dhareeaavaa Sio Dhosathee Man Mukh Sachaa Naao ||

They are attuned to the river of life; the True Name is in their minds and on their lips.

ਮਾਝ ਵਾਰ (ਮਃ ੧) (੧੮) ਸ. (੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੧

Raag Maajh Guru Angad Dev

ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥

Outhhai Anmrith Vanddeesai Karamee Hoe Pasao ||

The Ambrosial Nectar is distributed, and those with good karma receive this gift.

ਮਾਝ ਵਾਰ (ਮਃ ੧) (੧੮) ਸ. (੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੧

Raag Maajh Guru Angad Dev

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥

Kanchan Kaaeiaa Kaseesai Vannai Charrai Charraao ||

Their bodies become golden, and take on the color of spirituality.

ਮਾਝ ਵਾਰ (ਮਃ ੧) (੧੮) ਸ. (੨) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੧

Raag Maajh Guru Angad Dev

ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥

Jae Hovai Nadhar Saraaf Kee Bahurr N Paaee Thaaao ||

If the Jeweller casts His Glance of Grace, they are not placed in the fire again.

ਮਾਝ ਵਾਰ (ਮਃ ੧) (੧੮) ਸ. (੨) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੨

Raag Maajh Guru Angad Dev

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥

Sathee Peharee Sath Bhalaa Beheesai Parriaa Paas ||

Throughout the other seven watches of the day, it is good to speak the Truth, and sit with the spiritually wise.

ਮਾਝ ਵਾਰ (ਮਃ ੧) (੧੮) ਸ. (੨) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੨

Raag Maajh Guru Angad Dev

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥

Outhhai Paap Punn Beechaareesai Koorrai Ghattai Raas ||

There, vice and virtue are distinguished, and the capital of falsehood is decreased.

ਮਾਝ ਵਾਰ (ਮਃ ੧) (੧੮) ਸ. (੨) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੨

Raag Maajh Guru Angad Dev

ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥

Outhhai Khottae Satteeahi Kharae Keechehi Saabaas ||

There, the counterfeit are cast aside, and the genuine are cheered.

ਮਾਝ ਵਾਰ (ਮਃ ੧) (੧੮) ਸ. (੨) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੩

Raag Maajh Guru Angad Dev

ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥

Bolan Faadhal Naanakaa Dhukh Sukh Khasamai Paas ||1||

Speech is vain and useless. O Nanak, pain and pleasure are in the power of our Lord and Master. ||1||

ਮਾਝ ਵਾਰ (ਮਃ ੧) (੧੮) ਸ. (੨) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੪

Raag Maajh Guru Angad Dev

ਮਃ ੨ ॥

Ma 2 ॥

Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬

ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

Poun Guroo Paanee Pithaa Maathaa Dhharath Mehath ||

Air is the Guru, Water is the Father, and Earth is the Great Mother of all.

ਮਾਝ ਵਾਰ (ਮਃ ੧) (੧੮) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੪

Raag Maajh Guru Angad Dev

ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

Dhinas Raath Dhue Dhaae Dhaaeiaa Khaelai Sagal Jagath ||

Day and night are the two nurses, in whose lap all the world is at play.

ਮਾਝ ਵਾਰ (ਮਃ ੧) (੧੮) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੫

Raag Maajh Guru Angad Dev

ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥

Changiaaeaa Buriaaeaa Vaachae Dharam Hadhoor ||

Good deeds and bad deeds-the record is read out in the Presence of the Lord of Dharma.

ਮਾਝ ਵਾਰ (ਮਃ ੧) (੧੮) ਸ. (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੫

Raag Maajh Guru Angad Dev

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

Karamee Aapo Aapanee Kae Naerrai Kae Dhoor ||

According to their own actions, some are drawn closer, and some are driven farther away.

ਮਾਝ ਵਾਰ (ਮਃ ੧) (੧੮) ਸ. (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੬

Raag Maajh Guru Angad Dev

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

Jinee Naam Dhhiaaeiaa Geae Masakath Ghaal ||

Those who have meditated on the Naam, the Name of the Lord, and departed after having worked by the sweat of their brow

ਮਾਝ ਵਾਰ (ਮਃ ੧) (੧੮) ਸ. (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੬
Raag Maajh Guru Angad Dev

ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥

Naanak Thae Mukh Oujalae Hor Kaethee Shhuttee Naal ||2||

-O Nanak, their faces are radiant in the Court of the Lord, and many others are saved along with them!
||2||

ਮਾਝ ਵਾਰ (ਮਃ ੧) (੧੮) ਸ. (੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੭
Raag Maajh Guru Angad Dev

ਪਉੜੀ ॥

Pourree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੬

ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥

Sachaa Bhojan Bhaao Sathigur Dhasiaa ||

The True Food is the Love of the Lord; the True Guru has spoken.

ਮਾਝ ਵਾਰ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੭
Raag Maajh Guru Angad Dev

ਸਚੇ ਹੀ ਪਤੀਆਇ ਸਚਿ ਵਿਗਸਿਆ ॥

Sachae Hee Patheeaee Sach Vigasiaa ||

With this True Food, I am satisfied, and with the Truth, I am delighted.

ਮਾਝ ਵਾਰ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੮
Raag Maajh Guru Angad Dev

ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥

Sachai Kott Giraane Nij Ghar Vasiaa ||

True are the cities and the villages, where one abides in the True Home of the self.

ਮਾਝ ਵਾਰ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੮
Raag Maajh Guru Angad Dev

ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥

Sathigur Thuthai Naao Praem Rehasiaa ||

When the True Guru is pleased, one receives the Lord's Name, and blossoms forth in His Love.

ਮਾਝ ਵਾਰ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੮
Raag Maajh Guru Angad Dev

ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥

Sachai Dhai Dheebaan Koorr N Jaaeeai ||

No one enters the Court of the True Lord through falsehood.

ਮਾਝ ਵਾਰ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੯

Raag Maajh Guru Angad Dev

ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥

Jhootho Jhooth Vakhaan S Mehal Khuaaeeai ||

By uttering falsehood and only falsehood, the Mansion of the Lord's Presence is lost.

ਮਾਝ ਵਾਰ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ: ਅੰਗ ੧੪੬ ਪੰ. ੧੯

Raag Maajh Guru Angad Dev